

 Print Page

## Sri Guru Granth Sahib

Displaying 790 of

ਸਲੋਕ ਮਃ ੧ ॥

Salok Ma 1 ॥

Shalok, First Mehl:

ਸੁਹੀ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੯੦

ਚੋਰਾ ਜਾਰਾ ਰੰਡੀਆ ਕੁਟਣੀਆ ਦੀਬਾਣੁ ॥

Choraa Jaaraa Randdeaaa Kuttaneeaa Dheebeaan ॥

Thieves, adulterers, prostitutes and pimps,

ਸੁਹੀ ਵਾਰ (ਮਃ ੩) (੧੪) ਸ. (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੯੦ ਪੰ. ੧

Raag Suhi Guru Nanak Dev

ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ ॥

Vaedheenaa Kee Dhosathee Vaedheenaa Kaa Khaan ॥

Make friendships with the unrighteous, and eat with the unrighteous.

ਸੁਹੀ ਵਾਰ (ਮਃ ੩) (੧੪) ਸ. (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੯੦ ਪੰ. ੧

Raag Suhi Guru Nanak Dev

ਸਿਫਤੀ ਸਾਰ ਨ ਜਾਣਨੀ ਸਦਾ ਵਸੈ ਸੈਤਾਨੁ ॥

Sifathee Saar N Jaananee Sadhaa Vasai Saithaan ॥

They do not know the value of the Lord's Praises, and Satan is always with them.

ਸੁਹੀ ਵਾਰ (ਮਃ ੩) (੧੪) ਸ. (੧) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੭੯੦ ਪੰ. ੨

Raag Suhi Guru Nanak Dev

ਗਦਹੁ ਚੰਦਨਿ ਖਉਲੀਐ ਭੀ ਸਾਹੁ ਸਿਉ ਪਾਣੁ ॥

Gadhahu Chandhan Khouleelai Bhee Saahoo Sio Paan ॥

If a donkey is anointed with sandalwood paste, he still loves to roll in the dirt.

ਸੁਹੀ ਵਾਰ (ਮਃ ੩) (੧੪) ਸ. (੧) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੭੯੦ ਪੰ. ੨

Raag Suhi Guru Nanak Dev

ਨਾਨਕ ਕੂੜੈ ਕਤਿਐ ਕੂੜਾ ਤਣੀਐ ਤਾਣੁ ॥

Naanak Koorrai Kathiai Koorraa Thaneeai Thaan ॥

O Nanak, by spinning falsehood, a fabric of falsehood is woven.

ਸੁਹੀ ਵਾਰ (ਮਃ ੩) (੧੪) ਸ. (੧) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੭੯੦ ਪੰ. ੩

Raag Suhi Guru Nanak Dev

ਕੂੜਾ ਕਪੜੁ ਕਛੀਐ ਕੂੜਾ ਪੈਨਣੁ ਮਾਣੁ ॥੧॥

Koorraa Kaparr Kashheei Koorraa Painan Maan ||1||

False is the cloth and its measurement, and false is pride in such a garment. ||1||

ਸੁਹੀ ਵਾਰ (ਮਃ ੩) (੧੪) ਸ. (੧) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੭੯੦ ਪੰ. ੩

Raag Suhi Guru Nanak Dev

ਮਃ ੧ ॥

Ma 1 ||

First Mehl:

ਸੁਹੀ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੯੦

ਬਾਂਗਾ ਬੁਰਗੂ ਸਿੰਝੀਆ ਨਾਲੇ ਮਿਲੀ ਕਲਾਣ ॥

Baangaa Buragoo Sinn(g)eeaa Naalae Milee Kalaan ||

The callers to prayer, the flute-players, the horn-blowers, and also the singers

ਸੁਹੀ ਵਾਰ (ਮਃ ੩) (੧੪) ਸ. (੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੭੯੦ ਪੰ. ੪

Raag Suhi Guru Nanak Dev

ਇਕਿ ਦਾਤੇ ਇਕਿ ਮੰਗਤੇ ਨਾਮੁ ਤੇਰਾ ਪਰਵਾਣੁ ॥

Eik Dhaathae Eik Mangathae Naam Thaeraa Paravaan ||

- some are givers, and some are beggars; they become acceptable only through Your Name, Lord.

ਸੁਹੀ ਵਾਰ (ਮਃ ੩) (੧੪) ਸ. (੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੭੯੦ ਪੰ. ੪

Raag Suhi Guru Nanak Dev

ਨਾਨਕ ਜਿਨੀ ਸੁਣਿ ਕੈ ਮੰਨਿਆ ਹਉ ਤਿਨਾ ਵਿਟਹੁ ਕੁਰਬਾਣੁ ॥੨॥

Naanak Jinhee Sun Kai Manniaa Ho Thinaa Vittahu Kurabaan ||2||

O Nanak, I am a sacrifice to those who hear and accept the Name. ||2||

ਸੁਹੀ ਵਾਰ (ਮਃ ੩) (੧੪) ਸ. (੧) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੭੯੦ ਪੰ. ੫

Raag Suhi Guru Nanak Dev

ਪਉੜੀ ॥

Pourree ||

Pauree:

ਸੁਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੯੦

ਮਾਇਆ ਮੋਹੁ ਸਭੁ ਕੂੜੁ ਹੈ ਕੂੜੇ ਹੋਇ ਗਇਆ ॥

Maaeiaa Mohu Sabh Koorr Hai Koorro Hoe Gaeiaa ||

Attachment to Maya is totally false, and false are those who go that way.

ਸੁਹੀ ਵਾਰ (ਮਃ ੩) (੧੪):੧ - ਗੁਰੂ ਗ੍ਰੰਥ ਸਾਹਿਬ: ਅੰਗ ੭੯੦ ਪੰ. ੫

Raag Suhi Guru Nanak Dev

ਹਉਮੈ ਝਗੜਾ ਪਾਇਓਨੁ ਝਗੜੈ ਜਗੁ ਮੁਇਆ ॥

Houmai Jhagarraa Paaeioun Jhagarrai Jag Mueiaa ||

Through egotism, the world is caught in conflict and strife, and it dies.

ਸੁਹੀ ਵਾਰ (ਮਃ ੩) (੧੪):੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੦ ਪੰ. ੬

Raag Suhi Guru Nanak Dev

ਗੁਰਮੁਖਿ ਝਗੜੁ ਚੁਕਾਇਓਨੁ ਇਕੋ ਰਵਿ ਰਹਿਆ ॥

Guramukh Jhagarr Chukaaeioun Eiko Rav Rehiaa ||

The Gurmukh is free of conflict and strife, and sees the One Lord, pervading everywhere.

ਸੁਹੀ ਵਾਰ (ਮਃ ੩) (੧੪):੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੦ ਪੰ. ੬

Raag Suhi Guru Nanak Dev

ਸਭੁ ਆਤਮ ਰਾਮੁ ਪਛਾਣਿਆ ਭਉਜਲੁ ਤਰਿ ਗਇਆ ॥

Sabh Aatham Raam Pashhaaniaa Bhoujal Thar Gaeiaa ||

Recognizing that the Supreme Soul is everywhere, he crosses over the terrifying world-ocean.

ਸੁਹੀ ਵਾਰ (ਮਃ ੩) (੧੪):੪ - ਗੁਰੂ ਗ੍ਰੰਥ ਸਾਹਿਬ : ਅੰਗ ੭੯੦ ਪੰ. ੭

Raag Suhi Guru Nanak Dev

ਜੋਤਿ ਸਮਾਣੀ ਜੋਤਿ ਵਿਚਿ ਹਰਿ ਨਾਮਿ ਸਮਇਆ ॥੧੪॥

Joth Samaanee Joth Vich Har Naam Samaeiaa ||14||

His light merges into the Light, and he is absorbed into the Lord's Name. ||14||

ਸੁਹੀ ਵਾਰ (ਮਃ ੩) (੧੪):੫ - ਗੁਰੂ ਗ੍ਰੰਥ ਸਾਹਿਬ : ਅੰਗ ੭੯੦ ਪੰ. ੭

Raag Suhi Guru Nanak Dev

ਸਲੋਕ ਮਃ ੧ ॥

Salok Ma 1 ||

Shalok: First Mehl:

ਸੁਹੀ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੯੦

ਸਤਿਗੁਰ ਭੀਖਿਆ ਦੇਹਿ ਮੈ ਤੂੰ ਸੰਮੂਥੁ ਦਾਤਾਰੁ ॥

Sathigur Bheekhiaa Dhaehi Mai Thoon Sanmrathh Dhaathaar ||

O True Guru, bless me with Your charity; You are the All-powerful Giver.

ਸੁਹੀ ਵਾਰ (ਮਃ ੩) (੧੫) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੦ ਪੰ. ੮

Raag Suhi Guru Nanak Dev

ਹਉਮੈ ਗਰਬੁ ਨਿਵਾਰੀਐ ਕਾਮੁ ਕ੍ਰੋਧੁ ਅਹੰਕਾਰੁ ॥

Houmai Garab Nivaareeai Kaam Krodhh Ahankaar ||

May I subdue and quiet my egotism, pride, sexual desire, anger and self-conceit.

ਸੁਹੀ ਵਾਰ (ਮਃ ੩) (੧੫) ਸ. (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੯੦ ਪੰ. ੯  
Raag Suhi Guru Nanak Dev

ਲਬੁ ਲੋਭੁ ਪਰਜਾਲੀਐ ਨਾਮੁ ਮਿਲੈ ਆਧਾਰੁ ॥

Lab Lobh Parajaaleeai Naam Milai Aadhhaar ||

Burn away all my greed, and give me the Support of the Naam, the Name of the Lord.

ਸੁਹੀ ਵਾਰ (ਮਃ ੩) (੧੫) ਸ. (੧) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੭੯੦ ਪੰ. ੯  
Raag Suhi Guru Nanak Dev

ਅਹਿਨਿਸਿ ਨਵਤਨ ਨਿਰਮਲਾ ਮੈਲਾ ਕਬਹੂੰ ਨ ਹੋਇ ॥

Ahinis Navathan Niramalaa Mailaa Kabehoon N Hoe ||

Day and night, keep me ever-fresh and new, spotless and pure; let me never be soiled by sin.

ਸੁਹੀ ਵਾਰ (ਮਃ ੩) (੧੫) ਸ. (੧) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੭੯੦ ਪੰ. ੯  
Raag Suhi Guru Nanak Dev

ਨਾਨਕ ਇਹ ਬਿਧਿ ਛੁਟੀਐ ਨਦਰਿ ਤੇਰੀ ਸੁਖੁ ਹੋਇ ॥੧॥

Naanak Eih Bidhh Shhutteeai Nadhar Thaeree Sukh Hoe ||1||

O Nanak, in this way I am saved; by Your Grace, I have found peace. ||1||

ਸੁਹੀ ਵਾਰ (ਮਃ ੩) (੧੫) ਸ. (੧) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੭੯੦ ਪੰ. ੧੦  
Raag Suhi Guru Nanak Dev

ਮਃ ੧ ॥

Ma 1 ||

First Mehl:

ਸੁਹੀ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੯੦

ਇਕੋ ਕੰਤੁ ਸਬਾਈਆ ਜਿਤੀ ਦਰਿ ਖੜੀਆਹ ॥

Eiko Kanth Sabaaeeaa Jithee Dhar Kharreeeah ||

There is only the one Husband Lord, for all who stand at His Door.

ਸੁਹੀ ਵਾਰ (ਮਃ ੩) (੧੫) ਸ. (੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੭੯੦ ਪੰ. ੧੦  
Raag Suhi Guru Nanak Dev

ਨਾਨਕ ਕੰਤੈ ਰਤੀਆ ਪੁਛਹਿ ਬਾਤੜੀਆਹ ॥੨॥

Naanak Kanthai Ratheeah Pushhehi Baatharreeeah ||2||

O Nanak, they ask for news of their Husband Lord, from those who are imbued with His Love. ||2||

ਸੁਹੀ ਵਾਰ (ਮਃ ੩) (੧੫) ਸ. (੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੭੯੦ ਪੰ. ੧੧  
Raag Suhi Guru Nanak Dev

ਮਃ ੧ ॥

Ma 1 ||

First Mehl:

ਸੁਹੀ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੯੦

ਸਭੇ ਕੰਤੈ ਰਤੀਆ ਮੈ ਦੋਹਾਗਣਿ ਕਿਤੁ ॥

Sabhae Kanthai Ratheeha Mai Dhohaagan Kith ||

All are imbued with love for their Husband Lord; I am a discarded bride - what good am I?

ਸੁਹੀ ਵਾਰ (ਮਃ ੩) (੧੫) ਸ. (੧) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੭੯੦ ਪੰ. ੧੧

Raag Suhi Guru Nanak Dev

ਮੈ ਤਨਿ ਅਵਗਣ ਏਤੜੇ ਖਸਮੁ ਨ ਫੇਰੇ ਚਿਤੁ ॥੩॥

Mai Than Avagan Eaetharrae Khasam N Faerae Chith ||3||

My body is filled with so many faults; my Lord and Master does not even turn His thoughts to me. ||3||

ਸੁਹੀ ਵਾਰ (ਮਃ ੩) (੧੫) ਸ. (੧) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੭੯੦ ਪੰ. ੧੨

Raag Suhi Guru Nanak Dev

ਮਃ ੧ ॥

Ma 1 ||

First Mehl:

ਸੁਹੀ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੯੦

ਹਉ ਬਲਿਹਾਰੀ ਤਿਨ ਕਉ ਸਿਫਤਿ ਜਿਨਾ ਦੈ ਵਾਤਿ ॥

Ho Balihaaree Thin Ko Sifath Jinaa Dhai Vaath ||

I am a sacrifice to those who praise the Lord with their mouths.

ਸੁਹੀ ਵਾਰ (ਮਃ ੩) (੧੫) ਸ. (੧) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੭੯੦ ਪੰ. ੧੨

Raag Suhi Guru Nanak Dev

ਸਭਿ ਰਾਤੀ ਸੋਹਾਗਣੀ ਇਕ ਮੈ ਦੋਹਾਗਣਿ ਰਾਤਿ ॥੪॥

Sabh Raathee Sohaaganeeh Eik Mai Dhohaagan Raath ||4||

All the nights are for the happy soul-brides; I am a discarded bride - if only I could have even one night with Him! ||4||

ਸੁਹੀ ਵਾਰ (ਮਃ ੩) (੧੫) ਸ. (੧) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੭੯੦ ਪੰ. ੧੩

Raag Suhi Guru Nanak Dev

ਪਉੜੀ ॥

Pourree ||

Pauree:

ਸੁਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੯੦

ਦਰਿ ਮੰਗਤੁ ਜਾਚੈ ਦਾਨੁ ਹਰਿ ਦੀਜੈ ਕ੍ਰਿਪਾ ਕਰਿ ॥

Dhar Mangath Jaachai Dhaan Har Dheejai Kirapaa Kar ||

I am a beggar at Your Door, begging for charity; O Lord, please grant me Your Mercy, and give to me.

ਸੁਹੀ ਵਾਰ (ਮਃ ੩) (੧੫):੧ - ਗੁਰੂ ਗ੍ਰੰਥ ਸਾਹਿਬ: ਅੰਗ ੭੯੦ ਪੰ. ੧੩

*Raag Suhi Guru Nanak Dev*

ਗੁਰਮੁਖਿ ਲੇਹੁ ਮਿਲਾਇ ਜਨੁ ਪਾਵੈ ਨਾਮੁ ਹਰਿ ॥

Guramukh Laehu Milaae Jan Paavai Naam Har ||

As Gurmukh, unite me, your humble servant, with You, that I may receive Your Name.

ਸੁਹੀ ਵਾਰ (ਮਃ ੩) (੧੫):੨ - ਗੁਰੂ ਗ੍ਰੰਥ ਸਾਹਿਬ: ਅੰਗ ੭੯੦ ਪੰ. ੧੪

*Raag Suhi Guru Nanak Dev*

ਅਨਹਦ ਸਬਦੁ ਵਜਾਇ ਜੋਤੀ ਜੋਤਿ ਧਰਿ ॥

Anehadh Sabadh Vajaae Jothee Joth Dhhar ||

Then, the unstruck melody of the Shabad will vibrate and resound, and my light will blend with the Light.

ਸੁਹੀ ਵਾਰ (ਮਃ ੩) (੧੫):੩ - ਗੁਰੂ ਗ੍ਰੰਥ ਸਾਹਿਬ: ਅੰਗ ੭੯੦ ਪੰ. ੧੪

*Raag Suhi Guru Nanak Dev*

ਹਿਰਦੈ ਹਰਿ ਗੁਣ ਗਾਇ ਜੈ ਜੈ ਸਬਦੁ ਹਰਿ ॥

Hiradhai Har Gun Gaae Jai Jai Sabadh Har ||

Within my heart,I sing the Glorious Praises of the Lord,and celebrate the Word of the Lord's Shabad.

ਸੁਹੀ ਵਾਰ (ਮਃ ੩) (੧੫):੪ - ਗੁਰੂ ਗ੍ਰੰਥ ਸਾਹਿਬ: ਅੰਗ ੭੯੦ ਪੰ. ੧੫

*Raag Suhi Guru Nanak Dev*

ਜਗ ਮਹਿ ਵਰਤੈ ਆਪਿ ਹਰਿ ਸੇਤੀ ਪ੍ਰੀਤਿ ਕਰਿ ॥੧੫॥

Jag Mehi Varathai Aap Har Saethee Preeth Kar ||15||

The Lord Himself is pervading and permeating the world; so fall in love with Him! ||15||

ਸੁਹੀ ਵਾਰ (ਮਃ ੩) (੧੫):੫ - ਗੁਰੂ ਗ੍ਰੰਥ ਸਾਹਿਬ: ਅੰਗ ੭੯੦ ਪੰ. ੧੫

*Raag Suhi Guru Nanak Dev*

ਸਲੋਕ ਮਃ ੧ ॥

Salok Ma 1 ||

Shalok, First Mehl:

ਸੁਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੯੦

ਜਿਨੀ ਨ ਪਾਇਓ ਪ੍ਰੇਮ ਰਸੁ ਕੰਤ ਨ ਪਾਇਓ ਸਾਉ ॥

Jinee N Paaeiou Praem Ras Kanth N Paaeiou Saaou ||

Those who do not obtain the sublime essence, the love and delight of their Husband Lord,

ਸੁਹੀ ਵਾਰ (ਮਃ ੩) (੧੬) ਸ. (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੯੦ ਪੰ. ੧੬

*Raag Suhi Guru Nanak Dev*

ਸੁੰਢੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਉ ॥੧॥

Sunnjae Ghar Kaa Paahunaa Jio Aaeiaa Thio Jaao ||1||

Are like guests in a deserted house; they leave just as they have come, empty-handed. ||1||

ਸੁਹੀ ਵਾਰ (ਮਃ ੩) (੧੬) ਸ. (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੯੦ ਪੰ. ੧੬

*Raag Suhi Guru Nanak Dev*

ਮਃ ੧ ॥

Ma 1 ||

First Mehl:

ਸੁਹੀ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੯੦

ਸਉ ਓਲਾਮੇ ਦਿਨੈ ਕੇ ਰਾਤੀ ਮਿਲਨਿ ਸਹੰਸ ॥

So Oulaamhae Dhinai Kae Raathee Milanih Sehans ||

He receives hundreds and thousands of reprimands, day and night;

ਸੁਹੀ ਵਾਰ (ਮਃ ੩) (੧੬) ਸ. (੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੭੯੦ ਪੰ. ੧੭

*Raag Suhi Guru Nanak Dev*

ਸਿਫਤਿ ਸਲਾਹਣੁ ਛਡਿ ਕੈ ਕਰੰਗੀ ਲਗਾ ਹੰਸੁ ॥

Sifath Salaahan Shhadd Kai Karangee Lagaa Hans ||

The swan-soul has renounced the Lord's Praises, and attached itself to a rotting carcass.

ਸੁਹੀ ਵਾਰ (ਮਃ ੩) (੧੬) ਸ. (੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੭੯੦ ਪੰ. ੧੭

*Raag Suhi Guru Nanak Dev*

ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ ॥

Fitt Eivaehaa Jeeviaa Jith Khaae Vadhhaaeiaa Paett ||

Cursed is that life, in which one only eats to fill his belly.

ਸੁਹੀ ਵਾਰ (ਮਃ ੩) (੧੬) ਸ. (੧) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੭੯੦ ਪੰ. ੧੮

*Raag Suhi Guru Nanak Dev*

ਨਾਨਕ ਸਚੇ ਨਾਮ ਵਿਣੁ ਸਭੇ ਦੁਸਮਨੁ ਹੇਤੁ ॥੨॥

Naanak Sachae Naam Vin Sabho Dhusaman Haeth ||2||

O Nanak, without the True Name, all one's friends turn to enemies. ||2||

ਸੁਹੀ ਵਾਰ (ਮਃ ੩) (੧੬) ਸ. (੧) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੭੯੦ ਪੰ. ੧੮

*Raag Suhi Guru Nanak Dev*

ਪਉੜੀ ॥

Pourree ||

Pauree:

ਸੁਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੯੦

ਢਾਢੀ ਗੁਣ ਗਾਵੈ ਨਿਤ ਜਨਮੁ ਸਵਾਰਿਆ ॥

Dtaadtee Gun Gaavai Nith Janam Savaariaa ||

The minstrel continually sings the Glorious Praises of the Lord, to embellish his life.

ਸੁਹੀ ਵਾਰ (ਮਃ ੩) (੧੬):੧ - ਗੁਰੂ ਗ੍ਰੰਥ ਸਾਹਿਬ: ਅੰਗ ੭੯੦ ਪੰ. ੧੯

*Raag Suhi Guru Nanak Dev*

ਗੁਰਮੁਖਿ ਸੇਵਿ ਸਲਾਹਿ ਸਚਾ ਉਰ ਧਾਰਿਆ ॥

Guramukh Saev Salaahi Sachaa Our Dhhaariaa ||

The Gurmukh serves and praises the True Lord, enshrining Him within his heart.

ਸੁਹੀ ਵਾਰ (ਮਃ ੩) (੧੬):੨ - ਗੁਰੂ ਗ੍ਰੰਥ ਸਾਹਿਬ: ਅੰਗ ੭੯੦ ਪੰ. ੧੯

*Raag Suhi Guru Nanak Dev*